

ਅਪੀਲ ਸਿਵਲ।

ਭੰਡਾਰੀ ਸੀ.ਜੇ. ਅਤੇ ਖੋਸਲਾ, ਜੇ. ਦੇ ਸਾਹਮਣੇ

ਐਸੋਸੀਏਟਿਡ ਕਲੋਥੀਅਰਜ਼, ਲਿਮਟਿਡ- ਅਪੀਲਕਰਤਾ

ਬਨਾਮ

ਯੂਨੀਅਨ ਆਫ ਇੰਡੀਆ ਅਤੇ ਹੋਰ,—ਉੱਤਰਦਾਤਾਵਾਂ

ਪੱਤਰ ਪੇਟੈਂਟ ਅਪੀਲ ਨੰਬਰ 49-ਡੀ 1955.

ਸਟੈਂਪ ਐਕਟ (1899 ਦਾ II)—ਸੈਕਸ਼ਨ 9 (ਏ)-ਨੋਟੀਫਿਕੇਸ਼ਨ ਨੰਬਰ 1, ਮਿਤੀ 16 ਜਨਵਰੀ, 1937, ਸਟੈਂਪ ਐਕਟ ਦੇ ਆਰਟੀਕਲ 23 ਅਤੇ 62 ਨਾਲ ਸਬੰਧਤ ਹੈ- ਕੰਪਨੀ ਐਕਟ ਦਾ ਦਾਇਰਾ ਅਤੇ ਉਦੇਸ਼ (1913 ਦਾ VII) - ਧਾਰਾ 30- ਸ਼ੇਅਰਾਂ ਦੀ ਅਲਾਟਮੈਂਟ- ਪੇਸ਼ਕਸ਼ ਅਤੇ ਸਵੀਕਾਰਤਾ—ਅਲਾਟਮੈਂਟ ਲਈ ਅਰਜ਼ੀ—ਸਵੀਕਾਰਤਾ ਦਾ ਸੰਚਾਰ-ਕੀ ਕਾਨੂੰਨੀ ਤੌਰ 'ਤੇ ਲਾਜ਼ਮੀ ਇਕਰਾਰਨਾਮਾ ਬਣਦਾ ਹੈ। -

ਨੋਟੀਫਿਕੇਸ਼ਨ ਨੰਬਰ 1, ਮਿਤੀ 16 ਜਨਵਰੀ, 1937, ਇੱਕ ਕੰਪਨੀ ਦੇ ਪੁਨਰ ਨਿਰਮਾਣ ਜਾਂ ਦੇ ਕੰਪਨੀਆਂ ਦੇ ਰਲੇਵੇਂ ਨੂੰ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਜੋ ਲਗਭਗ ਇੱਕੋ ਮਾਲਕੀ ਅਧੀਨ ਹਨ ਤਾਂ ਜੋ ਉਹ ਸਟੈਂਪ ਡਿਊਟੀਆਂ ਦੇ ਭੁਗਤਾਨ ਦੀ ਦੇਵਦਾਰੀ ਦੇ ਬੋਝ ਤੋਂ ਬਿਨਾਂ ਆਪਣੇ ਮਾਮਲਿਆਂ ਦਾ ਮੁੜ ਪ੍ਰਬੰਧ ਕਰਨ ਦੇ ਯੋਗ ਹੋ ਸਕਣ। ਇਸ ਨੋਟੀਫਿਕੇਸ਼ਨ ਦੇ ਪ੍ਰਬੰਧਾਂ ਤਹਿਤ ਸਟੈਂਪ ਡਿਊਟੀ ਤੋਂ ਰਾਹਤ ਦਾ ਦਾਅਵਾ ਕਰਨ ਦੀ ਇੱਛਾ ਰੱਖਣ ਵਾਲੀ ਕੰਪਨੀ ਨੂੰ ਸਬੰਧਤ ਅਧਿਕਾਰੀਆਂ ਨੂੰ ਸੰਤੁਸ਼ਟ ਕਰਨਾ ਲਾਜ਼ਮੀ ਹੈ (1) ਦਸਤਾਵੇਜ਼ ਸ਼ੇਅਰਾਂ ਦੁਆਰਾ ਸੀਮਤ ਕੰਪਨੀਆਂ ਵਿਚਕਾਰ ਜਾਇਦਾਦਾਂ ਦੇ ਤਬਾਦਲੇ ਦਾ ਸਬੂਤ ਦਿੰਦਾ ਹੈ, ਅਤੇ (2) ਟ੍ਰਾਂਸਫਰ ਕਰਨ ਵਾਲੀ ਕੰਪਨੀ ਦੇ ਸ਼ੇਅਰ 90 ਪ੍ਰਤੀਸ਼ਤ ਤੱਕ ਟ੍ਰਾਂਸਫਰਰ ਕੰਪਨੀ ਦੀ ਲਾਭਕਾਰੀ ਮਲਕੀਅਤ ਵਿੱਚ ਹਨ। ਸ਼ੇਅਰ ਟ੍ਰਾਂਸਫਰਰ ਕੰਪਨੀ ਦੀ ਲਾਭਕਾਰੀ ਮਲਕੀਅਤ ਵਿੱਚ ਹੋਣੇ ਚਾਹੀਦੇ ਹਨ ਪਰ ਕਾਨੂੰਨੀ ਮਾਲਕੀ ਜ਼ਰੂਰੀ ਨਹੀਂ ਹੈ।

ਇਹ ਮੰਨਿਆ ਜਾਂਦਾ ਹੈ ਕਿ ਕਿਸੇ ਕੰਪਨੀ ਵਿੱਚ ਸ਼ੇਅਰਾਂ ਦੀ ਸਿਰਫ ਗਾਹਕੀ ਇੱਕ ਗਾਹਕ ਨੂੰ ਇੱਕ ਸ਼ੇਅਰ ਧਾਰਕ ਨਹੀਂ ਬਣਾਉਂਦਾ, ਕਿਉਂਕਿ ਜਦੋਂ ਤੱਕ ਗਾਹਕੀ ਸਵੀਕਾਰ ਨਹੀਂ ਕੀਤੀ ਜਾਂਦੀ, ਗਾਹਕੀ ਸ਼ੇਅਰ ਲੈਣ ਦੀ ਪੇਸ਼ਕਸ਼ ਤੋਂ ਵੱਧ ਕੁਝ ਨਹੀਂ ਹੈ। ਸ਼ੇਅਰਾਂ ਦੀ ਅਲਾਟਮੈਂਟ ਅਤੇ ਉਸ ਅਲਾਟਮੈਂਟ ਦੇ ਸੰਚਾਰ 'ਤੇ, ਇਕਰਾਰਨਾਮਾ ਸੰਪੂਰਨ ਅਤੇ ਸੰਪੂਰਨ ਬਣ ਜਾਂਦਾ ਹੈ ਅਤੇ ਗਾਹਕ ਸ਼ੇਅਰ ਧਾਰਕ ਬਣ ਜਾਂਦਾ ਹੈ। ਇਸ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਕਿਸੇ ਕੰਪਨੀ ਵਿੱਚ ਸ਼ੇਅਰਾਂ ਲਈ ਬਿਨੈਕਾਰ ਬਿਨੈਕਾਰ ਨੂੰ ਉਦੋਂ ਤੱਕ ਸ਼ੇਅਰ-ਹੋਲਡਰ ਨਹੀਂ ਬਣਾਉਂਦਾ ਜਦੋਂ ਤੱਕ ਉਸ ਨੂੰ ਰਸਮੀ ਤੌਰ 'ਤੇ ਸ਼ੇਅਰ ਅਲਾਟ ਨਹੀਂ ਕੀਤੇ ਜਾਂਦੇ ਅਤੇ ਉਸ ਨੂੰ ਰਸਮੀ ਤੌਰ 'ਤੇ ਅਲਾਟਮੈਂਟ ਦਾ ਨੋਟਿਸ ਨਹੀਂ ਦਿੱਤਾ ਜਾਂਦਾ। ਇਹ ਅਲਾਟਮੈਂਟ ਦੇ ਸੰਚਾਰ 'ਤੇ ਹੀ ਹੁੰਦਾ ਹੈ ਕਿ ਉਸ ਦੁਆਰਾ ਸਬਸਕ੍ਰਾਈਬ ਕੀਤੇ ਗਏ ਸ਼ੇਅਰਾਂ ਦਾ ਸਿਰਲੇਖ ਉਸ ਦੇ ਕੋਲ ਆ ਜਾਂਦਾ ਹੈ ਅਤੇ ਇਹ ਸਿਰਫ ਇਸ ਪੱਤਰ ਦੀ ਪ੍ਰਾਪਤੀ 'ਤੇ ਹੀ ਹੁੰਦਾ ਹੈ ਕਿ ਉਸ ਨੂੰ ਸ਼ੇਅਰਾਂ ਦਾ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਉਸ 'ਤੇ ਪਾਉਣ ਦਾ ਅਧਿਕਾਰ ਹੁੰਦਾ ਹੈ। ਸ਼ੇਅਰ ਧਾਰਕਾਂ ਦਾ ਰਜਿਸਟਰ. ਸ਼ੇਅਰਾਂ ਲਈ ਅਰਜ਼ੀ ਅਤੇ

ਅਲਾਟਮੈਂਟ ਦਾ ਪੱਤਰ ਬਿਨੈਕਾਰ ਅਤੇ ਕੰਪਨੀ ਵਿਚਕਾਰ ਇੱਕ ਵੈਧ ਅਤੇ ਕਾਨੂੰਨੀ ਤੌਰ 'ਤੇ ਬਾਈਡਿੰਗ ਇਕਰਾਰਨਾਮੇ ਦਾ ਗਠਨ ਕਰਦਾ ਹੈ, "ਇੱਕ ਇਕਰਾਰਨਾਮਾ ਜਿਸਦਾ ਫਲ ਸ਼ੇਅਰ ਹੁੰਦਾ ਹੈ"।

ਮਾਣਯੋਗ ਜਸਟਿਸ ਡੀ. ਫਾਲਸ਼ਾਅ ਵੱਲੋਂ 1954 ਦੀ ਸਿਵਲ ਰਿੱਟ ਨੰਬਰ 297-ਡੀ ਵਿੱਚ 2 ਨਵੰਬਰ, 1955 ਨੂੰ ਦਿੱਤੇ ਗਏ ਫੈਸਲੇ ਵਿਰੁੱਧ ਪੰਜਾਬ ਹਾਈ ਕੋਰਟ ਦੇ ਲੈਟਰਜ਼ ਪੇਟੈਂਟ ਦੀ ਧਾਰਾ 10 ਤਹਿਤ ਲੈਟਰਜ਼ ਪੇਟੈਂਟ ਅਪੀਲ ਦਾਇਰ ਕੀਤੀ ਗਈ ਹੈ, ਜਿਸ ਵਿੱਚ ਉੱਤਰਦਾਤਾ ਨੰਬਰ 2 ਵਿਰੁੱਧ 1937 ਦੇ ਨੇਟੀਫਿਕੇਸ਼ਨ ਨੰਬਰ 1 ਤਹਿਤ ਲੇੜੀਂਦਾ ਸਰਟੀਫਿਕੇਟ ਦੇਣ ਲਈ ਰਿੱਟ ਪਟੀਸ਼ਨ ਖਾਰਜ ਕੀਤੀ ਗਈ ਸੀ। ਅਤੇ ਉੱਤਰਦਾਤਾ ਨੰਬਰ 3 ਨੂੰ ਸਟੈਂਪ ਡਿਊਟੀ ਤੋਂ ਛੋਟ ਲਈ ਭਾਰਤੀ ਸਟੈਂਪ ਐਕਟ ਦੀ ਧਾਰਾ 32 (2 ਆਈ) ਤਹਿਤ ਸਰਟੀਫਿਕੇਟ ਦੇਣ ਲਈ ਕਿਹਾ।

ਗੁਰਬਚਨ ਸਿੰਘ, ਅਪੀਲਕਰਤਾਵਾਂ ਲਈ।

ਬਿਸ਼ੰਬਰ ਦਿਆਲ, ਉੱਤਰਦਾਤਾਵਾਂ ਲਈ।

ਫੈਸਲਾ

ਭੰਡਾਰੀ, ਸੀ.ਜੇ.- ਇਹ ਅਪੀਲ ਵਿੱਚ ਵਿਭਾਗ, ਕੇਂਦਰੀ ਮਾਲ ਬੋਰਡ, 16 ਜਨਵਰੀ, 1937 ਦੀ ਨੇਟੀਫਿਕੇਸ਼ਨ ਨੰਬਰ 1 ਦੇ ਨਿਰਮਾਣ 'ਤੇ ਇੱਕ ਬਿੰਦੂ ਉਠਾਉਂਦੀ ਹੈ, ਜੋ ਕਿ ਹੇਠ ਲਿਖੀਆਂ ਸ਼ਰਤਾਂ ਵਿੱਚ ਹੈ: -

“ਭਾਰਤੀ ਕੰਪਨੀ ਐਕਟ, 1913 ਵਿੱਚ ਪਰਿਭਾਸ਼ਿਤ ਸ਼ੇਅਰਾਂ ਦੁਆਰਾ ਸੀਮਿਤ ਕੰਪਨੀਆਂ ਵਿਚਕਾਰ ਜਾਇਦਾਦ ਦੇ ਤਬਾਦਲੇ ਦਾ ਸਬੂਤ ਦੇਣ ਵਾਲੇ ਯੰਤਰਾਂ ਉੱਤੇ ਅਨੁਸੂਚੀ 1 ਦੇ ਅਨੁਛੇਦ 23 ਅਤੇ 62 ਦੇ ਅਧੀਨ ਚਾਰਜਯੋਗ ਸਟੈਂਪ ਡਿਊਟੀ ਨੂੰ ਮਾਫ ਕਰਨ ਲਈ, ਮਾਮਲਿਆਂ ਵਿੱਚ-

(i) ਜਿੱਥੇ ਟਰਾਂਸਫਰ ਕੰਪਨੀ ਦੀ ਜਾਰੀ ਕੀਤੀ ਸ਼ੇਅਰ ਪੂੰਜੀ ਦਾ ਘੱਟੋ-ਘੱਟ 90 ਪ੍ਰਤੀਸ਼ਤ ਟ੍ਰਾਂਸਫਰ ਕਰਨ ਵਾਲੀ ਕੰਪਨੀ ਦੀ ਲਾਭਕਾਰੀ ਮਲਕੀਅਤ ਵਿੱਚ ਹੈ, ਜਾਂ

(ii) ਜਿੱਥੇ ਤਬਾਦਲਾ ਇੱਕ ਮੂਲ ਕੰਪਨੀ ਅਤੇ ਇੱਕ ਸਹਾਇਕ ਕੰਪਨੀ ਵਿਚਕਾਰ ਹੁੰਦਾ ਹੈ ਜਿਸ ਵਿੱਚੋਂ ਇੱਕ ਦੂਜੀ ਦੀ ਜਾਰੀ ਕੀਤੀ ਸ਼ੇਅਰ ਪੂੰਜੀ ਦੇ 90 ਪ੍ਰਤੀਸ਼ਤ ਤੋਂ ਘੱਟ ਨਾ ਹੋਣ ਦਾ ਲਾਭਕਾਰੀ ਮਾਲਕ ਹੈ, ਜਾਂ

(iii) ਜਿੱਥੇ ਤਬਾਦਲਾ ਦੇ ਸਹਾਇਕ ਕੰਪਨੀਆਂ ਵਿਚਕਾਰ ਹੁੰਦਾ ਹੈ ਜਿਨ੍ਹਾਂ ਵਿੱਚੋਂ ਹਰੇਕ ਵਿੱਚ ਸ਼ੇਅਰ ਪੂੰਜੀ ਦਾ 90 ਪ੍ਰਤੀਸ਼ਤ ਤੋਂ ਘੱਟ ਨਹੀਂ ਇੱਕ ਆਮ ਮੂਲ ਕੰਪਨੀ ਦੀ ਲਾਭਕਾਰੀ ਮਲਕੀਅਤ ਵਿੱਚ ਹੁੰਦਾ ਹੈ:

ਬਸ਼ਰਤ ਕਿ ਹਰੇਕ ਮਾਮਲੇ ਵਿੱਚ ਧਿਰਾਂ ਦੁਆਰਾ ਸਬੰਧਤ ਸਥਾਨਕ ਸਰਕਾਰ ਦੁਆਰਾ ਇਸ ਲਈ ਨਿਯੁਕਤ ਕੀਤੇ ਗਏ ਅਧਿਕਾਰੀਆਂ ਤੋਂ ਇੱਕ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈ ਕਿ ਉਪਰੋਕਤ ਨਿਰਧਾਰਤ ਸ਼ਰਤਾਂ ਪੂਰੀਆਂ ਹੁੰਦੀਆਂ ਹਨ।”

ਸਾਲ 1952 ਵਿੱਚ, ਫੇਲਪਸ ਐਂਡ ਕੰ., ਲਿਮਟਿਡ ਇੱਕ ਕੰਪਨੀ ਜੋ ਸਾਲ 1937 ਵਿੱਚ ਸ਼ਾਮਲ ਕੀਤੀ ਗਈ ਸੀ, ਨੇ ਪਾਇਆ ਕਿ ਇਸਦੇ ਆਡੀਟਰਾਂ ਦੀ ਲਾਪਰਵਾਹੀ ਕਾਰਨ ਇਸ ਨਾਲ ਸਬੰਧਤ ਵੱਡੀਆਂ ਰਕਮਾਂ ਨੂੰ ਉਜਾੜ ਦਿੱਤਾ ਗਿਆ ਸੀ। ਇਸ ਅਨੁਸਾਰ ਡਾਇਰੈਕਟਰਾਂ ਨੇ ਫੈਸਲਾ ਕੀਤਾ ਕਿ ਇਸ ਕੰਪਨੀ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਇਸ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ, ਕਿ ਕੰਪਨੀ ਦਾ ਨਾਮ ਫੇਲਪਸ ਐਂਡ ਕੰਪਨੀ ਲਿਮਟਿਡ ਤੋਂ ਬਦਲ ਕੇ ਐਸੋਸੀਏਟਡ ਕਲੇਥੀਅਰਜ਼ ਲਿਮਟਿਡ ਕਰ ਦਿੱਤਾ ਜਾਵੇ, ਤਾਂ ਕਿ ਫੈਲਪਸ ਐਂਡ ਕੰਪਨੀ ਦੀ ਸਦਭਾਵਨਾ ਜੋ ਕਿ ਕਾਫੀ

ਮੁੱਲ ਦੀ ਸੀ, ਨੂੰ ਬਰਕਰਾਰ ਰੱਖਿਆ ਜਾਵੇ।, ਕਿ ਫੇਲਪਸ ਐਂਡ ਕੰਪਨੀ, ਲਿਮਿਟੇਡ ਦੇ ਨਾਮ ਵਾਲੀ ਇੱਕ ਨਵੀਂ ਕੰਪਨੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਐਸੋਸੀਏਟਿਡ ਕਲੋਥੀਅਰਜ਼ ਦੀਆਂ ਸਾਰੀਆਂ ਸੰਪਤੀਆਂ ਨੂੰ ਸ਼ੇਅਰਾਂ ਦੇ ਬਦਲੇ ਫੇਲਪਸ ਐਂਡ ਕੰਪਨੀ ਦੁਆਰਾ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਣਾ ਚਾਹੀਦਾ ਹੈ ਜੋ ਉਕਤ ਕੰਪਨੀ ਦੁਆਰਾ ਪੇਸ਼ ਕੀਤੇ ਜਾਣੇ ਸਨ। ਪੁਨਰ-ਨਿਰਮਾਣ ਦੀ ਇਸ ਯੋਜਨਾ ਦੀ ਪੈਰਵੀ ਵਿੱਚ ਡਾਇਰੈਕਟਰਾਂ ਨੇ 21 ਮਾਰਚ, 1952 ਨੂੰ ਕੁਝ ਮਹੱਤਵਪੂਰਨ ਕਦਮ ਚੁੱਕੇ, ਜਿਨ੍ਹਾਂ ਵਿੱਚ ਹੇਰ ਸਨ-

(ਏ) ਕਿ ਉਹਨਾਂ ਨੇ ਭਾਰਤੀ ਕੰਪਨੀ ਐਕਟ ਦੀ ਧਾਰਾ 11(4) ਦੇ ਤਹਿਤ, ਕੰਪਨੀ ਦਾ ਨਾਮ ਫੇਲਪਸ ਐਂਡ ਕੰਪਨੀ, ਲਿਮਿਟਿਡ ਤੋਂ ਬਦਲ ਕੇ ਐਸੋਸੀਏਟਿਡ ਕਲੋਥੀਅਰਜ਼ ਲਿਮਿਟਿਡ ਕਰ ਦਿੱਤਾ ਹੈ;

(ਬੀ) ਕਿ ਫੇਲਪਸ ਐਂਡ ਕੰਪਨੀ, ਲਿਮਿਟਿਡ, ਅਤੇ ਦੇ ਨਾਮ ਹੇਠ ਇੱਕ ਨਵੀਂ ਕੰਪਨੀ ਸ਼ਾਮਲ ਕੀਤੀ ਗਈ ਸੀ

(ਸੀ) ਕਿ ਐਸੋਸੀਏਟਿਡ ਕਲੋਥੀਅਰਜ਼ ਲਿਮਿਟਿਡ (ਇਸ ਤੋਂ ਬਾਅਦ ਪਟੀਸ਼ਨਕਰਤਾਵਾਂ ਵਜੋਂ ਜਾਣਿਆ ਜਾਂਦਾ ਹੈ) ਨੇ ਫੇਲਪਸ ਐਂਡ ਕੰਪਨੀ, ਲਿਮਿਟਿਡ ਨਾਲ ਇੱਕ ਸਮਝੌਤਾ ਕੀਤਾ, ਜਿਸ ਦੇ ਅਨੁਸਾਰ ਪਟੀਸ਼ਨਕਰਤਾ ਵੇਚਣ ਲਈ ਸਹਿਮਤ ਹੋਏ ਅਤੇ ਫੇਲਪਸ ਐਂਡ ਕੰਪਨੀ ਪਟੀਸ਼ਨਰਾਂ ਦੀਆਂ ਕਈ ਸੰਪਤੀਆਂ ਨੂੰ ਖਰੀਦਣ ਲਈ ਸਹਿਮਤ ਹੋਏ (ਜਿਸ ਵਿੱਚ ਇੱਕ ਕਨਾਟ ਪਲੇਸ, ਦਿੱਲੀ ਵਿੱਚ ਸਥਿਤ ਇਮਾਰਤ, ਜਿਸਦੀ ਕੀਮਤ 2,24,637 ਰੁਪਏ) ਹੈ। 18,58,892 10-9. ਵਿਚਾਰ ਦਾ ਇੱਕ ਹਿੱਸਾ ਨਗਦ ਵਿੱਚ ਅਦਾ ਕੀਤਾ ਜਾਣਾ ਸੀ, ਪਟੀਸ਼ਨਕਰਤਾਵਾਂ ਦੇ ਕਰਜ਼ਿਆਂ ਅਤੇ ਦੇਣਦਾਰੀਆਂ ਦੀ ਅਦਾਇਗੀ ਵਿੱਚ ਇੱਕ ਹਿੱਸਾ ਅਤੇ ਰੁਪਏ ਦੇ ਕੁੱਲ ਮੁੱਲ ਦੇ ਸ਼ੇਅਰਾਂ ਦੀ ਅਲਾਟਮੈਂਟ ਦੁਆਰਾ ਵਿਚਾਰ ਦੀ ਬਕਾਇਆ ਰਾਸ਼ੀ। 12,30,000 ਕਨਾਟ ਪਲੇਸ ਵਿੱਚ ਇਮਾਰਤ ਦਾ ਤਬਾਦਲਾ 1 ਜੁਲਾਈ, 1952 ਤੋਂ ਲਾਗੂ ਹੋਣਾ ਸੀ।

ਇਸ ਸਕੀਮ ਦੇ ਤਹਿਤ ਪਟੀਸ਼ਨਕਰਤਾਵਾਂ ਨੂੰ ਰੁਪਏ ਦੇ ਫੇਸ ਵੈਲਿਊ ਦੇ ਸ਼ੇਅਰ ਅਲਾਟ ਕੀਤੇ ਗਏ ਸਨ। 12,30,000 (ਕੁੱਲ ਜਾਰੀ ਕੀਤੀ ਸ਼ੇਅਰ ਪੂੰਜੀ ਵਿੱਚੋਂ 12,30,000 ਰੁਪਏ) ਅੰਸ਼ਕ ਤੌਰ 'ਤੇ 31 ਮਈ, 1952 ਨੂੰ ਅਤੇ ਅੰਸ਼ਕ ਤੌਰ 'ਤੇ 14 ਅਕਤੂਬਰ, 1952 ਨੂੰ। ਕੰਟਰੋਲਰ ਆਫ ਕੈਪੀਟਲ ਇਸ਼ੂਜ਼ ਦੀ ਸਹਿਮਤੀ ਪ੍ਰਾਪਤ ਕਰਨ ਤੋਂ ਬਾਅਦ ਇਸ ਦੇ ਸ਼ੇਅਰ ਸਰਟੀਫਿਕੇਟ ਸਨ। ਪਟੀਸ਼ਨਕਰਤਾਵਾਂ ਨੂੰ ਵਿਵਸਥਿਤ ਤੌਰ 'ਤੇ ਜਾਰੀ ਕੀਤੇ ਗਏ ਸਨ ਅਤੇ ਬਾਅਦ ਵਾਲੇ ਨੂੰ ਫੇਲਪਸ ਅਤੇ ਕੰਪਨੀ ਦੁਆਰਾ ਬਣਾਏ ਗਏ ਮੈਂਬਰਾਂ ਦੇ ਕਾਨੂੰਨੀ ਰਜਿਸਟਰ ਵਿੱਚ ਸ਼ੇਅਰ ਧਾਰਕਾਂ ਦੇ ਤੌਰ 'ਤੇ ਸਹੀ ਤਰ੍ਹਾਂ ਦਰਜ ਕੀਤਾ ਗਿਆ ਸੀ। ਪਟੀਸ਼ਨਕਰਤਾਵਾਂ ਨੂੰ ਸ਼ੇਅਰ ਅਲਾਟ ਕੀਤੇ ਜਾਣ ਤੋਂ ਬਾਅਦ, ਫੇਲਪਸ ਐਂਡ ਕੰਪਨੀ ਨੇ ਪਟੀਸ਼ਨਕਰਤਾਵਾਂ ਨੂੰ ਕਨਾਟ ਪਲੇਸ, ਦਿੱਲੀ ਵਿੱਚ ਸਥਿਤ ਅਹਾਤੇ ਦੇ ਸਬੰਧ ਵਿੱਚ ਵਿਕਰੀ ਡੀਡ ਨੂੰ ਲਾਗੂ ਕਰਨ ਲਈ ਕਿਹਾ, ਦੀ ਨੋਟੀਫਿਕੇਸ਼ਨ ਦੇ ਤਹਿਤ ਸਟੈਂਪ ਡਿਊਟੀ ਦੇ ਭੁਗਤਾਨ ਤੋਂ ਛੇਟ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ। 1937. ਪਟੀਸ਼ਨਕਰਤਾਵਾਂ ਨੇ ਵਿਕਰੀ ਦਾ ਇੱਕ ਡਰਾਫਟ ਡੀਡ ਤਿਆਰ ਕੀਤਾ ਅਤੇ ਕਲੈਕਟਰ ਆਫ ਸਟੈਂਪ, ਦਿੱਲੀ ਨੂੰ ਇਹ ਤਸਦੀਕ ਕਰਨ ਲਈ ਬੇਨਤੀ ਕੀਤੀ ਕਿ ਕਿਉਂਕਿ ਦੋਵੇਂ ਕੰਪਨੀਆਂ ਸ਼ੇਅਰਾਂ ਦੁਆਰਾ ਸੀਮਿਤ ਸਨ ਅਤੇ ਫੇਲਪਸ ਐਂਡ ਕੰਪਨੀ ਦੀ ਸ਼ੇਅਰ ਪੂੰਜੀ ਦਾ 90 ਪ੍ਰਤੀਸ਼ਤ ਤੋਂ ਵੱਧ ਲਾਭਕਾਰੀ ਮਲਕੀਅਤ ਵਿੱਚ ਸੀ। ਪਟੀਸ਼ਨਰਾਂ ਵਿੱਚੋਂ, ਪਟੀਸ਼ਨਕਰਤਾਵਾਂ ਨੂੰ ਵਿਕਰੀ ਦੇ ਉਕਤ ਡੀਡ 'ਤੇ ਸਟੈਂਪ ਡਿਊਟੀ ਦੇ ਭੁਗਤਾਨ ਤੋਂ ਛੇਟ ਦਿੱਤੀ ਗਈ ਸੀ।

ਸਟੈਂਪ ਦੇ ਕਲੈਕਟਰ ਨੇ ਲੋੜੀਂਦਾ ਸਰਟੀਫਿਕੇਟ ਦੇਣ ਤੋਂ ਅਸਮਰੱਥਾ ਪ੍ਰਗਟ ਕੀਤੀ ਅਤੇ ਪਟੀਸ਼ਨਕਰਤਾਵਾਂ ਨੇ ਸੰਵਿਧਾਨ ਦੀ ਧਾਰਾ 226 ਅਤੇ 227 ਦੇ ਤਹਿਤ ਅਰਜ਼ੀ ਪੇਸ਼ ਕੀਤੀ। ਸਿੱਖਿਅਤ ਸਿੰਗਲ ਜੱਜ, ਜਿਸ ਦੇ ਸਾਹਮਣੇ ਇਹ ਪਟੀਸ਼ਨ ਵਿਚਾਰ ਲਈ ਆਈ ਸੀ, ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਮਾਮਲੇ ਦੀ ਸਥਿਤੀ ਜੋ ਇਸ ਛੇਟ ਨੂੰ ਜਨਮ

ਦਿੰਦੀ ਹੈ ਅਤੇ ਇਸ ਨੂੰ ਜਾਇਜ਼ ਠਹਿਰਾਉਂਦੀ ਹੈ, ਇੱਕ ਕੰਪਨੀ ਤੋਂ ਦੂਜੀ ਕੰਪਨੀ ਨੂੰ ਜਾਇਦਾਦ ਦੇ ਤਬਾਦਲੇ ਲਈ ਲੈਣ-ਦੇਣ ਤੋਂ ਪਹਿਲਾਂ ਹੋਂਦ ਵਿੱਚ ਹੋਣੀ ਚਾਹੀਦੀ ਹੈ ਅਤੇ ਇਸ ਧਾਰਾ ਦਾ ਲਾਭ ਲੈਣ ਦੇ ਉਦੇਸ਼ ਲਈ ਬਾਅਦ ਵਿੱਚ ਬਣਾਈ ਗਈ ਇੱਕ ਨਕਲੀ ਸਥਿਤੀ ਨਹੀਂ ਹੈ। ਛੋਟ ਲਈ ਪਟੀਸ਼ਨਕਰਤਾਵਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸਟੈਂਪ ਦੇ ਕੁਲੈਕਟਰ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਗਿਆ ਸੀ। ਪਟੀਸ਼ਨਰ ਇਸ ਅਦਾਲਤ ਵਿੱਚ ਅਪੀਲ ਵਿੱਚ ਆਏ ਹਨ ਅਤੇ ਇਸ ਅਦਾਲਤ ਲਈ ਸਵਾਲ ਇਹ ਹੈ ਕਿ ਕੀ ਸਿੱਖਿਅਤ ਸਿੰਗਲ ਜੱਜ ਕਾਨੂੰਨ ਦੇ ਨੁਕਤੇ ਵਿੱਚ ਸਹੀ ਨਿਰਣਾ ਲੈ ਕੇ ਆਏ ਹਨ।

1937 ਦੀ ਨੋਟੀਫਿਕੇਸ਼ਨ ਕਿਸੇ ਕੰਪਨੀ ਦੇ ਪੁਨਰ ਨਿਰਮਾਣ ਜਾਂ ਦੇ ਕੰਪਨੀਆਂ ਦੇ ਰਲੇਵੇਂ ਦੀ ਸਹੂਲਤ ਲਈ ਤਿਆਰ ਕੀਤੀ ਗਈ ਹੈ ਜੋ ਘੱਟ ਜਾਂ ਘੱਟ ਇੱਕੋ ਮਾਲਕੀ ਦੇ ਅਧੀਨ ਹਨ ਤਾਂ ਜੋ ਉਹ ਸਟੈਂਪ ਡਿਊਟੀ ਦੇ ਭੁਗਤਾਨ ਲਈ ਦੇਣਦਾਰੀ ਨਾਲ ਘਿਰੇ ਬਿਨਾਂ ਆਪਣੇ ਮਾਮਲਿਆਂ ਨੂੰ ਮੁੜ ਵਿਵਸਥਿਤ ਕਰਨ ਦੇ ਯੋਗ ਹੋਣ। ਇਸ ਨੋਟੀਫਿਕੇਸ਼ਨ ਦੇ ਉਪਬੰਧਾਂ ਦੇ ਤਹਿਤ ਸਟੈਂਪ ਡਿਊਟੀ ਤੋਂ ਰਾਹਤ ਦਾ ਦਾਅਵਾ ਕਰਨ ਦੀ ਇੱਛਾ ਰੱਖਣ ਵਾਲੀ ਕੰਪਨੀ ਨੂੰ ਸਬੰਧਤ ਅਧਿਕਾਰੀਆਂ (1) ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ ਕਿ ਦਸਤਾਵੇਜ਼ ਸ਼ੇਅਰਾਂ ਦੁਆਰਾ ਸੀਮਿਤ ਕੰਪਨੀਆਂ ਵਿਚਕਾਰ ਜਾਇਦਾਦ ਦੇ ਤਬਾਦਲੇ ਦਾ ਸਬੂਤ ਦਿੰਦਾ ਹੈ, ਅਤੇ (2) ਕਿ ਟ੍ਰਾਂਸਫਰ ਕਰਨ ਵਾਲੀ ਕੰਪਨੀ ਦੇ ਸ਼ੇਅਰ ਇਸ ਵਿੱਚ ਹਨ ਟ੍ਰਾਂਸਫਰ ਕਰਨ ਵਾਲੀ ਕੰਪਨੀ ਦੀ 90 ਪ੍ਰਤੀਸ਼ਤ ਦੀ ਹੱਦ ਤੱਕ ਲਾਭਕਾਰੀ ਮਾਲਕੀ। ਸ਼ੇਅਰ ਟ੍ਰਾਂਸਫਰ ਕਰਨ ਵਾਲੀ ਕੰਪਨੀ ਦੀ ਲਾਭਕਾਰੀ ਮਲਕੀਅਤ ਵਿੱਚ ਹੋਣੇ ਚਾਹੀਦੇ ਹਨ ਪਰ ਕਾਨੂੰਨੀ ਮਾਲਕੀ ਜ਼ਰੂਰੀ ਨਹੀਂ ਹੈ।

ਸ਼ੇਅਰਾਂ ਦੁਆਰਾ ਸੀਮਿਤ ਦੇ ਕੰਪਨੀਆਂ ਵਿਚਕਾਰ ਜਾਇਦਾਦ ਦੇ ਤਬਾਦਲੇ ਦੇ ਡਰਾਫਟ ਵਿਕਰੀ ਡੀਡ ਸਬੂਤ ਲਈ, ਮੌਜੂਦਾ ਕੇਸ ਵਿੱਚ ਉਪਰੋਕਤ ਜ਼ਿਕਰ ਕੀਤੀਆਂ ਦੇ ਸ਼ਰਤਾਂ ਵਿੱਚੋਂ ਪਹਿਲੀ ਪੂਰੀ ਤਰ੍ਹਾਂ ਸੰਤੁਸ਼ਟ ਹੈ। ਸਿਰਫ ਸਵਾਲ ਇਹ ਹੈ ਕਿ ਕੀ ਫੇਲਪਸ ਐਂਡ ਕੰਪਨੀ ਦੀ ਜਾਰੀ ਕੀਤੀ ਸ਼ੇਅਰ ਪੁੰਜੀ ਦਾ ਘੱਟੋ ਘੱਟ 90 ਪ੍ਰਤੀਸ਼ਤ ਪਟੀਸ਼ਨਕਰਤਾਵਾਂ ਦੀ ਲਾਭਕਾਰੀ ਮਲਕੀਅਤ ਵਿੱਚ ਹੈ।

ਹੁਣ 'ਲਾਭਕਾਰੀ ਮਾਲਕੀ' ਸ਼ਬਦ ਦਾ ਅਸਲ ਵਿੱਚ ਕੀ ਅਰਥ ਹੈ ਜੋ ਉਪਰੋਕਤ ਨੋਟੀਫਿਕੇਸ਼ਨ ਦੀ ਧਾਰਾ (i) ਵਿੱਚ ਪ੍ਰਗਟ ਹੁੰਦਾ ਹੈ। ਇਹ ਸਮੀਕਰਨ ਬਹੁਤ ਸਪੱਸ਼ਟ ਅਤੇ ਸਟੀਕ ਪਰਿਭਾਸ਼ਾ ਲਈ ਸੰਵੇਦਨਸ਼ੀਲ ਨਹੀਂ ਹੈ। ਬੈਲੇਨਟਾਈਨਸ ਲਾਅ ਡਿਕਸ਼ਨਰੀ ਦੇ ਅਨੁਸਾਰ ਇਸਦਾ ਅਰਥ ਹੈ ਸੰਪੱਤੀ ਦਾ ਅਨੰਦ ਲੈਣ ਦਾ ਅਜਿਹਾ ਅਧਿਕਾਰ ਜੋ ਮੌਜੂਦ ਹੈ ਜਿੱਥੇ ਕਾਨੂੰਨੀ ਸਿਰਲੇਖ ਇੱਕ ਵਿਅਕਤੀ ਵਿੱਚ ਹੈ ਅਤੇ ਅਜਿਹੀ ਲਾਭਦਾਇਕ ਵਰਤੋਂ ਜਾਂ ਹਿੱਤ ਦਾ ਅਧਿਕਾਰ ਦੂਜੇ ਵਿਅਕਤੀ ਵਿੱਚ ਹੈ, ਅਤੇ ਜਿੱਥੇ ਅਜਿਹੇ ਅਧਿਕਾਰ ਨੂੰ ਕਾਨੂੰਨ ਦੁਆਰਾ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸਨੂੰ ਲਾਗੂ ਕੀਤਾ ਜਾ ਸਕਦਾ ਹੈ। ਅਜਿਹੇ ਮਾਲਕ ਜਾਂ ਉਸ ਦੀ ਤਰਫੋਂ ਕਿਸੇ ਦੇ ਮੁਕੱਦਮੇ 'ਤੇ ਅਦਾਲਤਾਂ। ਇੱਕ ਨੂੰ ਜ਼ਮੀਨ ਦੀ ਲਾਹੇਵੰਦ ਮਾਲਕੀ ਵੀ ਕਿਹਾ ਜਾਂਦਾ ਹੈ ਜਿਸਨੇ ਉਸਨੂੰ ਸਰਕਾਰ ਤੋਂ ਇੱਕ ਪੇਟੈਂਟ ਦਾ ਹੱਕਦਾਰ ਬਣਾਉਣ ਲਈ ਸਭ ਕੁਝ ਕੀਤਾ ਹੈ, ਅਤੇ ਇਸ ਲਈ ਜਿਸ ਕੋਲ ਅਜਿਹੇ ਪੇਟੈਂਟ ਦਾ ਕਾਨੂੰਨੀ ਅਧਿਕਾਰ ਹੈ, ਅਤੇ ਜੋ ਕੁਝ ਕਰਨਾ ਬਾਕੀ ਹੈ ਉਹ ਸਹੀ ਅਧਿਕਾਰੀ ਨੂੰ ਇਹ ਜਾਰੀ ਕਰਨਾ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸ ਸਮੇਂ 'ਤੇ ਕੋਈ ਵਿਅਕਤੀ ਕਿਸੇ ਕੰਪਨੀ ਦੇ ਸ਼ੇਅਰ ਧਾਰਕ ਦਾ ਰੁਤਬਾ ਹਾਸਲ ਕਰਦਾ ਹੈ, ਸ਼ੇਅਰਾਂ ਦੀ ਮੰਗ ਕਰਨ ਅਤੇ ਸ਼ੇਅਰਧਾਰਕ ਦੇ ਅਧਿਕਾਰਾਂ ਦੀ ਵਰਤੋਂ ਕਰਨ ਦਾ ਅਧਿਕਾਰ ਪ੍ਰਾਪਤ ਕਰਦਾ ਹੈ। ਕਿਸੇ ਕੰਪਨੀ ਵਿੱਚ ਸ਼ੇਅਰਾਂ ਲਈ ਸਿਰਫ ਗਾਹਕੀ ਇੱਕ ਗਾਹਕ ਨੂੰ ਇੱਕ ਸ਼ੇਅਰਧਾਰਕ ਨਹੀਂ ਬਣਾਉਂਦਾ,

ਕਿਉਂਕਿ ਜਦੋਂ ਤੱਕ ਗਾਹਕੀ ਸਵੀਕਾਰ ਨਹੀਂ ਕੀਤੀ ਜਾਂਦੀ, ਗਾਹਕੀ ਸ਼ੇਅਰ ਲੈਣ ਦੀ ਪੇਸ਼ਕਸ਼ ਤੋਂ ਵੱਧ ਕੁਝ ਨਹੀਂ ਹੈ। ਸ਼ੇਅਰਾਂ ਦੀ ਅਲਾਟਮੈਂਟ ਅਤੇ ਉਸ ਅਲਾਟਮੈਂਟ ਦੇ ਸੰਚਾਰ 'ਤੇ, ਇਕਰਾਰਨਾਮਾ ਸੰਪੂਰਨ ਅਤੇ ਸੰਪੂਰਨ ਬਣ ਜਾਂਦਾ ਹੈ ਅਤੇ ਗਾਹਕ ਸ਼ੇਅਰਧਾਰਕ ਬਣ ਜਾਂਦਾ ਹੈ। ਇਸ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਕਿਸੇ ਕੰਪਨੀ ਵਿੱਚ ਸ਼ੇਅਰਾਂ ਲਈ ਅਰਜ਼ੀ ਬਿਨੈਕਾਰ ਨੂੰ ਉਦੋਂ ਤੱਕ ਸ਼ੇਅਰਧਾਰਕ ਨਹੀਂ ਬਣਾਉਂਦੀ ਜਦੋਂ ਤੱਕ ਉਸ ਨੂੰ ਰਸਮੀ ਤੌਰ 'ਤੇ ਸ਼ੇਅਰ ਅਲਾਟ ਨਹੀਂ ਕੀਤੇ ਜਾਂਦੇ ਅਤੇ ਉਸ ਨੂੰ ਰਸਮੀ ਤੌਰ 'ਤੇ ਅਲਾਟਮੈਂਟ ਦਾ ਨੋਟਿਸ ਨਹੀਂ ਦਿੱਤਾ ਜਾਂਦਾ। ਇਹ ਅਲਾਟਮੈਂਟ ਦੇ ਸੰਚਾਰ 'ਤੇ ਹੀ ਹੁੰਦਾ ਹੈ ਕਿ ਉਸ ਦੁਆਰਾ ਸਬਸਕ੍ਰਾਈਬ ਕੀਤੇ ਗਏ ਸ਼ੇਅਰਾਂ ਦਾ ਸਿਰਲੇਖ ਉਸ ਦੇ ਕੋਲ ਆ ਜਾਂਦਾ ਹੈ ਅਤੇ ਇਹ ਸਿਰਫ ਇਸ ਪੱਤਰ ਦੀ ਪ੍ਰਾਪਤੀ 'ਤੇ ਹੀ ਹੁੰਦਾ ਹੈ ਕਿ ਉਸ ਨੂੰ ਸ਼ੇਅਰਾਂ ਦਾ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਉਸ 'ਤੇ ਪਾਉਣ ਦਾ ਅਧਿਕਾਰ ਹੁੰਦਾ ਹੈ। ਸ਼ੇਅਰ ਧਾਰਕਾਂ ਦਾ ਰਜਿਸਟਰ. ਸ਼ੇਅਰਾਂ ਲਈ ਬਿਨੈ-ਪੱਤਰ ਅਤੇ ਅਲਾਟਮੈਂਟ ਦਾ ਪੱਤਰ ਬਿਨੈਕਾਰ ਅਤੇ ਕੰਪਨੀ ਵਿਚਕਾਰ ਇੱਕ ਵੈਧ ਅਤੇ ਕਾਨੂੰਨੀ ਤੌਰ 'ਤੇ ਬਾਈਡਿੰਗ ਇਕਰਾਰਨਾਮੇ ਦਾ ਗਠਨ ਕਰਦਾ ਹੈ, "ਇੱਕ ਇਕਰਾਰਨਾਮਾ ਜਿਸ ਦਾ ਫਲ ਸ਼ੇਅਰ ਹੈ", *ਕੋਲਿਨਜ਼ ਬਨਾਮ ਗ੍ਰੇਹਾਉਂਡ ਰੇਸਕੋਰਸ ਲਿਮਟਿਡ* (1)। ਇੱਕ ਬਿਨੈਕਾਰ ਕੋਲ ਉਸ ਸਮੇਂ ਤੋਂ ਸ਼ੇਅਰਾਂ 'ਤੇ ਬਰਾਬਰ ਦਾ ਹੱਕ ਹੁੰਦਾ ਹੈ ਜਦੋਂ ਉਸਨੂੰ ਅਲਾਟਮੈਂਟ ਦਾ ਪੱਤਰ ਭੇਜਿਆ ਜਾਂਦਾ ਹੈ ਅਤੇ ਉਹ ਉਸ ਨੂੰ ਸ਼ੇਅਰ ਅਲਾਟ ਕਰਨ ਲਈ ਕੰਪਨੀ ਦੁਆਰਾ ਇਕਰਾਰਨਾਮੇ ਦੀ ਖਾਸ ਕਾਰਗੁਜ਼ਾਰੀ ਪ੍ਰਾਪਤ ਕਰ ਸਕਦਾ ਹੈ, *ਓਸਵਾਲਡ ਬਨਾਮ ਟਿਲੇਟਸਨ ਲਿਮਟਿਡ ਬਨਾਮ ਅੰਦਰੂਨੀ ਮਾਲ ਕਮਿਸ਼ਨਰ* (2), ਸ਼ੇਅਰਾਂ ਦੇ ਸਰਟੀਫਿਕੇਟ ਦਾ ਮੁੱਦਾ ਉਸ ਨੂੰ ਸ਼ੇਅਰਧਾਰਕ ਬਣਾਉਣ ਲਈ ਜ਼ਰੂਰੀ ਨਹੀਂ ਹੈ, *ਇਓਇਥ ਦਾ ਕੇਸ* (3), ਕਿਉਂਕਿ ਸਰਟੀਫਿਕੇਟ ਸਿਰਫ ਸ਼ੇਅਰਾਂ ਦੀ ਮਾਲਕੀ ਦਾ ਸੰਕੇਤ ਹੈ। ਭਾਰਤੀ ਕੰਪਨੀ ਐਕਟ ਦੀ ਧਾਰਾ 30 ਇਹ ਪ੍ਰਦਾਨ ਕਰਦੀ ਹੈ ਕਿ ਹਰੇਕ ਵਿਅਕਤੀ ਜੋ ਕਿਸੇ ਕੰਪਨੀ ਦਾ ਮੈਂਬਰ ਬਣਨ ਲਈ ਸਹਿਮਤ ਹੁੰਦਾ ਹੈ ਅਤੇ ਜਿਸਦਾ ਨਾਮ ਇਸਦੇ ਮੈਂਬਰਾਂ ਦੇ ਰਜਿਸਟਰ ਵਿੱਚ ਦਰਜ ਕੀਤਾ ਗਿਆ ਹੈ, ਉਹ ਕੰਪਨੀ ਦਾ ਮੈਂਬਰ ਹੋਵੇਗਾ, ਅਤੇ ਧਾਰਾ 40 ਘੋਸ਼ਣਾ ਕਰਦਾ ਹੈ ਕਿ ਮੈਂਬਰਾਂ ਦਾ ਰਜਿਸਟਰ ਪ੍ਰਾਈਮਾ ਹੋਵੇਗਾ। ਜ਼ਾਹਰ ਸਬੂਤ ਹੈ ਕਿ ਇੱਕ ਵਿਅਕਤੀ ਜਿਸਦਾ ਨਾਮ ਇਸ ਉੱਤੇ ਹੈ ਇੱਕ ਸ਼ੇਅਰਧਾਰਕ ਹੈ। ਜੇਕਰ ਇਸ ਤੋਂ ਇਲਾਵਾ ਇਹ ਸਾਬਤ ਹੋ ਜਾਂਦਾ ਹੈ ਕਿ ਅਜਿਹਾ ਵਿਅਕਤੀ, ਨਿਰਧਾਰਤ ਰਕਮ ਦੀ ਗਾਹਕੀ ਲੈ ਕੇ ਜਾਂ ਕਿਸੇ ਹੋਰ ਤਰ੍ਹਾਂ, ਕੰਪਨੀ ਵਿੱਚ ਸ਼ੇਅਰ ਦਾ ਹੱਕਦਾਰ ਬਣ ਗਿਆ ਹੈ, ਤਾਂ ਸਬੂਤ ਹੈ ਕਿ ਉਹ ਇੱਕ ਸ਼ੇਅਰਧਾਰਕ ਹੈ, *ਪੋਰਟਲ v. ਐਮਨਜ਼* (4)। ਮੌਜੂਦਾ ਮਾਮਲੇ ਵਿੱਚ ਪਟੀਸ਼ਨਰਾਂ ਨੇ ਸ਼ੇਅਰਾਂ ਦੀ ਅਲਾਟਮੈਂਟ ਲਈ ਫੇਲਪਸ ਐਂਡ ਕੰਪਨੀ ਨਾਲ ਸਮਝੌਤਾ ਕੀਤਾ ਸੀ। ਉਨ੍ਹਾਂ ਨੂੰ ਸਮੇਂ ਸਿਰ ਸ਼ੇਅਰ ਅਲਾਟ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਅਲਾਟਮੈਂਟ ਬਾਰੇ ਦੱਸ ਦਿੱਤਾ ਗਿਆ ਸੀ। ਇਸ ਤਰ੍ਹਾਂ ਇੱਕ ਅਰਜ਼ੀ, ਇੱਕ ਅਲਾਟਮੈਂਟ ਅਤੇ ਉਸ ਅਲਾਟਮੈਂਟ ਦਾ ਸੰਚਾਰ ਸੀ। ਪਟੀਸ਼ਨਕਰਤਾਵਾਂ ਅਤੇ ਫੇਲਪਸ ਐਂਡ ਕੰਪਨੀ ਵਿਚਕਾਰ ਇੱਕ ਵੈਧ ਅਤੇ ਬੰਧਨ ਵਾਲਾ ਇਕਰਾਰਨਾਮਾ ਹੋਂਦ ਵਿੱਚ ਆਇਆ, ਇੱਕ ਇਕਰਾਰਨਾਮਾ ਜਿਸ ਨੂੰ ਵਿਸ਼ੇਸ਼ ਰਾਹਤ ਐਕਟ ਦੀ ਧਾਰਾ 42 ਦੇ ਅਧੀਨ ਕਾਰਵਾਈ ਦੁਆਰਾ ਲਾਗੂ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਸ਼ੇਅਰਾਂ ਦਾ ਇੱਕ ਸਰਟੀਫਿਕੇਟ ਜਾਰੀ ਕੀਤਾ ਗਿਆ ਅਤੇ ਪਟੀਸ਼ਨਕਰਤਾਵਾਂ ਦਾ ਨਾਮ ਸ਼ੇਅਰਧਾਰਕਾਂ ਦੇ ਰਜਿਸਟਰ 'ਤੇ ਦਰਜ ਕੀਤਾ ਗਿਆ। ਇਸ ਲਈ ਮੈਨੂੰ ਲੱਗਦਾ ਹੈ ਕਿ ਪਟੀਸ਼ਨਕਰਤਾਵਾਂ ਨੇ ਨਾ ਸਿਰਫ ਲਾਭਕਾਰੀ ਬਲਕਿ ਸ਼ੇਅਰਾਂ ਦੀ ਕਾਨੂੰਨੀ ਮਾਲਕੀ ਵੀ ਪ੍ਰਾਪਤ ਕੀਤੀ। ਇਸ ਲਈ ਪਹਿਲੀ ਨਜ਼ਰ ਵਿੱਚ ਉਹ ਉਸ ਛੇਟ ਦੇ ਹੱਕਦਾਰ ਹਨ ਜਿਸ ਲਈ 1937 ਦੇ ਨੋਟੀਫਿਕੇਸ਼ਨ ਵਿੱਚ ਵਿਵਸਥਾ ਕੀਤੀ ਗਈ ਹੈ।

ਪਰ ਰਾਜ ਵੱਲੋਂ ਪੇਸ਼ ਹੋਏ ਸ੍ਰੀ ਬਿਸ਼ੰਬਰ ਦਿਆਲ ਨੇ ਦਲੀਲ ਦਿੱਤੀ ਕਿ 21 ਮਾਰਚ, 1952 ਦਾ ਸਮਝੌਤਾ ਇੱਕ ਸੰਯੁਕਤ ਸਮਝੌਤਾ ਸੀ ਜਿਸ ਅਨੁਸਾਰ ਕੁਝ ਚੀਜ਼ਾਂ ਫੇਲਪਸ ਐਂਡ ਕੰਪਨੀ ਦੁਆਰਾ ਕੀਤੀਆਂ ਜਾਣੀਆਂ ਸਨ ਅਤੇ ਕੁਝ ਹੋਰ ਚੀਜ਼ਾਂ ਦੁਆਰਾ ਕੀਤੀਆਂ ਜਾਣੀਆਂ ਸਨ। ਪਟੀਸ਼ਨਰ ਜਿਹੜੇ ਸ਼ੇਅਰ ਪਟੀਸ਼ਨਕਰਤਾਵਾਂ ਨੂੰ ਦਿੱਤੇ ਜਾਣੇ ਸਨ, ਉਹ ਸਿਰਫ ਤਾਂ ਹੀ ਉਨ੍ਹਾਂ ਵਿੱਚ ਨਿਵਾਸ ਕਰ ਸਕਦੇ ਹਨ ਜੇਕਰ ਉਨ੍ਹਾਂ ਨੇ ਇਕਰਾਰਨਾਮੇ ਦੇ ਆਪਣੇ ਹਿੱਸੇ ਦਾ ਕੰਮ ਕੀਤਾ ਹੋਵੇ। ਉਹ 9-ਏ, ਕਨਾਟ ਪਲੇਸ ਵਜੋਂ ਜਾਣੀ ਜਾਂਦੀ ਜਾਇਦਾਦ ਲਈ ਇਕਰਾਰਨਾਮੇ ਦੀਆਂ ਕੁਝ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ, ਜੋ ਕਿ ਫੇਲਪਸ ਐਂਡ ਕੰਪਨੀ ਨੂੰ ਟਰਾਂਸਫਰ ਕੀਤੀ ਜਾਣੀ ਸੀ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਜਿਹਾ ਹੋਣ ਕਾਰਨ, ਇਹ ਦਲੀਲ ਦਿੱਤੀ ਜਾਂਦੀ ਹੈ ਕਿ, ਪਟੀਸ਼ਨਕਰਤਾਵਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਉਨ੍ਹਾਂ ਨੂੰ ਅਲਾਟ ਕੀਤੇ ਗਏ ਸ਼ੇਅਰਾਂ ਨੂੰ ਹਾਸਲ ਕਰ ਚੁੱਕੇ ਹਨ ਜਾਂ ਫੇਲਪਸ ਐਂਡ ਕੰਪਨੀ, ਲਿਮਟਿਡ ਦੀ ਸ਼ੇਅਰ ਪੂੰਜੀ ਦੇ 90 ਪ੍ਰਤੀਸ਼ਤ ਦੇ ਲਾਭਕਾਰੀ ਮਾਲਕ ਬਣ ਗਏ ਹਨ। ਸਾਡਾ ਧਿਆਨ ਕੁਝ ਫੈਸਲਿਆਂ ਜਿਵੇਂ ਕਿ *ਮਨੀਕਾ ਗੋਵਿੰਦਨ ਬਨਾਮ ਏਲੂਮੁਲਾਈ ਗੋਵਿੰਦਨ ਅਤੇ ਹੋਰ (1)*, *ਰਾਮਾਨੰਦ ਪਾਲ ਅਤੇ ਹੋਰ ਬਨਾਮ ਪੰਕਜ ਕੁਮਾਰ ਘੋਸ਼ (2)*, ਅਤੇ *ਉਦਿਤ ਉਪਾਧਿਆਏ ਬਨਾਮ ਇਮਾਮ ਬੰਦੀ ਬੀਬੀ (3)*, ਵੱਲ ਸੱਦਾ ਦਿੱਤਾ ਗਿਆ ਹੈ, ਪਰ ਮੈਨੂੰ ਜ਼ਰੂਰ ਕਰਨਾ ਚਾਹੀਦਾ ਹੈ। ਅਫਸੋਸ ਨਾਲ ਕਬੂਲ ਕਰਦਾ ਹਾਂ ਕਿ ਮੈਂ ਕੋਈ ਵੀ ਨਿਰੀਖਣ ਖੋਜਣ ਦੇ ਯੋਗ ਨਹੀਂ ਰਿਹਾ ਜੋ ਸੰਭਵ ਤੌਰ 'ਤੇ ਵਿਦਵਾਨ ਵਕੀਲ ਦੁਆਰਾ ਪੇਸ਼ ਕੀਤੇ ਪ੍ਰਸਤਾਵ ਦਾ ਸਮਰਥਨ ਕਰਦਾ ਹੋਵੇ।

ਇੱਕ ਲਾਗੂ ਕਰਨ ਯੋਗ ਇਕਰਾਰਨਾਮੇ ਦੀ ਮੌਜੂਦਗੀ, ਪੇਸ਼ਕਸ਼, ਇੱਕ ਸਵੀਕ੍ਰਿਤੀ ਅਤੇ ਇੱਕ ਵਿਚਾਰ ਦਾ ਅਨੁਮਾਨ ਹੈ। ਇਹ ਦੋਵੇਂ ਧਿਰਾਂ ਲਈ ਪਾਬੰਦ ਹੈ ਤਾਂ ਜੋ ਇੱਕ ਦੂਜੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਜੇਕਰ ਇਕਰਾਰਨਾਮਾ ਟੁੱਟ ਗਿਆ ਹੈ ਜਾਂ ਪ੍ਰਦਰਸ਼ਨ ਲਈ ਸਮਾਂ ਖਤਮ ਹੋ ਗਿਆ ਹੈ, ਤਾਂ ਇਹ ਜ਼ਖਮੀ ਧਿਰ ਲਈ ਜਾਂ ਤਾਂ ਖਾਸ ਪ੍ਰਦਰਸ਼ਨ ਲਈ ਕੋਈ ਕਾਰਵਾਈ ਕਰਨ ਜਾਂ ਨੁਕਸਾਨ ਦੀ ਵਸੂਲੀ ਲਈ ਮੁਕੱਦਮਾ ਚਲਾਉਣ ਲਈ ਖੁੱਲ੍ਹਾ ਹੈ। ਜੇਕਰ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਜ਼ਖਮੀ ਧਿਰ ਜਾਂ ਤਾਂ ਇਕਰਾਰਨਾਮੇ ਨੂੰ ਪੂਰੀ ਤਰ੍ਹਾਂ ਰੱਦ ਕਰ ਸਕਦੀ ਹੈ ਜਾਂ ਉਹ ਅੱਗੇ ਦੀ ਕਾਰਗੁਜ਼ਾਰੀ ਦੇ ਉਦੇਸ਼ਾਂ ਲਈ ਇਕਰਾਰਨਾਮੇ ਨੂੰ ਖਤਮ ਕਰ ਸਕਦੀ ਹੈ ਅਤੇ ਖੰਡਨ ਦੇ ਕਾਰਨ ਹੋਣ ਵਾਲੇ ਨੁਕਸਾਨ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਸਕਦੀ ਹੈ। ਵਿਚਾਰ ਦੀ ਅਸਫਲਤਾ ਸ਼ੇਅਰਾਂ ਨੂੰ ਅਦਾਇਗੀਯੋਗ, *ਮੈਰਾ ਅਤੇ ਐਂਜੀਅਰ ਦਾ ਕੇਸ (1)* ਵਜੋਂ ਮੰਨਣ ਦਾ ਆਧਾਰ ਨਹੀਂ ਹੈ। (ਹਾਲਾਂਕਿ ਸ਼ੇਅਰਾਂ ਲਈ ਇੱਕ ਸ਼ਰਤ ਦੀ ਪੂਰਵ-ਅਨੁਮਾਨ 'ਤੇ ਕੀਤੀ ਗਈ ਅਰਜ਼ੀ ਬਿਨੈਕਾਰ 'ਤੇ ਉਦੋਂ ਤੱਕ ਪਾਬੰਦ ਨਹੀਂ ਹੁੰਦੀ ਜਦੋਂ ਤੱਕ ਇਸਦੀ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਇਸਦੀ ਕਾਰਗੁਜ਼ਾਰੀ ਨੂੰ ਮੁਆਫ ਨਹੀਂ ਕੀਤਾ ਜਾਂਦਾ।

ਇੱਕ ਪਾਸੇ ਪਟੀਸ਼ਨਕਰਤਾਵਾਂ ਅਤੇ ਦੂਜੇ ਪਾਸੇ ਫੇਲਪਸ ਐਂਡ ਕੰਪਨੀ ਵਿਚਕਾਰ 21 ਮਾਰਚ, 1952 ਦਾ ਸਮਝੌਤਾ, ਪਰਸਪਰ ਵਾਅਦੇ ਰੱਖਦਾ ਹੈ ਜਿਸ ਦੁਆਰਾ ਇੱਕ ਧਿਰ ਇੱਕ ਕੰਮ ਕਰਨ ਦਾ ਵਾਅਦਾ ਕਰਦੀ ਹੈ, ਅਤੇ ਦੂਜੀ ਧਿਰ ਦੂਜੀ। ਫੇਲਪਸ ਐਂਡ ਕੰਪਨੀ ਨੇ ਪਟੀਸ਼ਨਕਰਤਾਵਾਂ ਨੂੰ ਉਨ੍ਹਾਂ ਸ਼ੇਅਰਾਂ ਦੀ ਸੰਖਿਆ ਅਲਾਟ ਕਰਕੇ ਆਪਣੇ ਇਕਰਾਰਨਾਮੇ ਦੇ ਇੱਕ ਹਿੱਸੇ ਨੂੰ ਪੂਰਾ ਕੀਤਾ ਹੈ ਜੋ ਇਸ ਨੇ ਵੇਚਣ ਲਈ ਸਹਿਮਤੀ ਦਿੱਤੀ ਸੀ। ਸ਼ੇਅਰ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਅਤੇ ਸ਼ੇਅਰਧਾਰਕਾਂ ਦੇ ਰਜਿਸਟਰ 'ਤੇ ਐਸੋਸੀਏਟਿਡ ਕਲੇਬੀਅਰਜ਼ ਦਾ ਨਾਮ ਰੱਖਿਆ ਗਿਆ ਹੈ। ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਕਾਨੂੰਨ ਦੀ ਨਜ਼ਰ ਵਿੱਚ ਪਟੀਸ਼ਨਕਰਤਾਵਾਂ ਨੂੰ ਸ਼ੇਅਰਾਂ ਦੇ ਕਬਜ਼ੇ ਵਿੱਚ ਪਾ ਦਿੱਤਾ ਗਿਆ ਹੈ। ਉਹਨਾਂ ਨੇ ਫੇਲਪਸ ਐਂਡ ਕੰਪਨੀ ਦੀ ਜਾਰੀ ਕੀਤੀ ਸ਼ੇਅਰ ਪੂੰਜੀ ਦੇ ਘੱਟੋ-

ਘੱਟ 90 ਪ੍ਰਤੀਸ਼ਤ ਦੇ ਮਾਲਕ, ਜਾਂ ਕਿਸੇ ਵੀ ਦਰ 'ਤੇ ਲਾਭਕਾਰੀ ਮਾਲਕ ਦਾ ਦਰਜਾ ਹਾਸਲ ਕੀਤਾ ਹੈ। ਇਕਰਾਰਨਾਮੇ ਵਿੱਚ ਕੋਈ ਸ਼ਰਤ ਪੂਰਵ-ਨਿਰਮਾਣ ਨਹੀਂ ਹੈ, ਜਿਸ ਦੀ ਪੂਰਤੀ ਨਾਲ ਹੀ ਪਟੀਸ਼ਨਕਰਤਾਵਾਂ ਨੂੰ ਮਾਲਕੀ ਦਾ ਅਧਿਕਾਰ ਦਿੱਤਾ ਜਾਵੇਗਾ। ਇਹ ਹੋ ਸਕਦਾ ਹੈ ਕਿ ਇਕਰਾਰਨਾਮੇ ਵਿੱਚ ਬਹੁਤ ਸਾਰੇ ਪਰਸਪਰ ਵਾਅਦੇ ਸ਼ਾਮਲ ਹੋਣ ਜਿਨ੍ਹਾਂ ਵਿੱਚੋਂ ਕੁਝ ਪੂਰੇ ਕੀਤੇ ਗਏ ਹਨ ਅਤੇ ਕੁਝ ਨਹੀਂ ਕੀਤੇ ਗਏ ਹਨ, ਪਰ ਇਹ ਤੱਥ, ਮੇਰੇ ਵਿਚਾਰ ਵਿੱਚ, ਇਹ ਸਿੱਟਾ ਨਹੀਂ ਕੱਢੇਗਾ ਕਿ ਪਟੀਸ਼ਨਕਰਤਾਵਾਂ ਨੇ ਉਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਹਨ ਜਿਨ੍ਹਾਂ 'ਤੇ ਇਕੱਲੀ ਛੇਟ ਦਾ ਦਾਅਵਾ ਕੀਤਾ ਜਾ ਸਕਦਾ ਹੈ। ਜੇਕਰ ਪਟੀਸ਼ਨਰ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਇਹ ਫੇਲਪਸ ਅਤੇ ਕੰਪਨੀ ਲਈ ਖਾਸ ਪ੍ਰਦਰਸ਼ਨ ਜਾਂ ਨੁਕਸਾਨ ਦੀ ਵਸੂਲੀ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਖੁੱਲਾ ਹੋਵੇਗਾ। ਫੇਲਪਸ ਐਂਡ ਕੰਪਨੀ ਕੋਲ ਉਹਨਾਂ ਸ਼ੇਅਰਾਂ ਨੂੰ ਵਾਪਸ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ ਹੈ ਜੋ ਉਹਨਾਂ ਦੁਆਰਾ ਅਲਾਟ ਕੀਤੇ ਗਏ ਹਨ ਜਾਂ ਉਹਨਾਂ ਦੁਆਰਾ ਅਲਾਟ ਕੀਤੇ ਗਏ ਮਾਲਕੀ ਦੇ ਅਧਿਕਾਰ ਦੇ ਪਟੀਸ਼ਨਕਰਤਾਵਾਂ ਨੂੰ ਵੰਡਣ ਦਾ ਕੋਈ ਅਧਿਕਾਰ ਨਹੀਂ ਹੈ ਜੋ ਉਹਨਾਂ ਵਿੱਚ ਨਿਯਤ ਕੀਤਾ ਗਿਆ ਹੈ।

ਇਨ੍ਹਾਂ ਕਾਰਨਾਂ ਕਰਕੇ ਮੈਂ ਅਪੀਲ ਦੀ ਇਜਾਜ਼ਤ ਦੇਵਾਂਗਾ, ਵਿਦਵਾਨ ਸਿੰਗਲ ਜੱਜ ਦੇ ਆਦੇਸ਼ ਨੂੰ ਰੱਦ ਕਰਾਂਗਾ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਵਾਂਗਾ ਕਿ ਉਹ ਪਟੀਸ਼ਨਕਰਤਾਵਾਂ ਨੂੰ ਇਹ ਸਰਟੀਫਿਕੇਟ ਦੇਣ ਕਿ 1937 ਦੇ ਨੋਟੀਫਿਕੇਸ਼ਨ ਵਿੱਚ ਨਿਰਧਾਰਤ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਹਨ। ਮੈਂ ਉਸੇ ਅਨੁਸਾਰ ਆਰਡਰ ਕਰਾਂਗਾ। ਲਾਗਤਾਂ ਬਾਰੇ ਕੋਈ ਆਰਡਰ ਨਹੀਂ ਹੋਵੇਗਾ।

ਖੇਸਲਾ, ਜੇ.—ਮੈਂ ਸਹਿਮਤ ਹਾਂ।

ਖੇਸਲਾ, ਜੇ.

- (1) (1930) 1 ਸੀ.
- (2) (1933) 1 ਕੇ.ਬੀ. 134, 152
- (3) (1876) 4 ਸੀ. ਡੀ. 140
- (4) (1876) 1 ਸੀ.ਪੀ.ਡੀ. 201 ਨੇ (1876) 1 ਸੀ.ਪੀ.ਡੀ. 664 ਈ. ਵਿੱਚ ਪੁਸ਼ਟੀ ਕੀਤੀ।
- (1) 1956 ਮੈਡ ਹਫਤਾਵਾਰੀ ਨੋਟਸ 853
- (2) ਏ.ਆਈ.ਆਰ. 1938 ਕੈਲ. 417, 421
- (3) ਆਈ.ਐਲ.ਆਰ. 24. 410, 419
- (1) 1875 ਡਬਲਯੂ.ਐਨ. 208

Atul Sharma

ਡਿਸਕਲੇਮਰ:- ਸਥਾਨਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਨਿਰਣਾ ਕੇਵਲ ਮਕੁੱਦਮੇਬਾਜ਼ਾਂ ਲਈ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਸਮਝਣ ਤੱਕ ਹੀ ਸੀਮਤ ਹੈ ਅਤੇ ਇਸਦਾ ਕਿਸੇ ਹੋਰ ਉਦੇਸ਼ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਸਾਰੇ ਵਿਹਾਰਕ ਅਤੇ ਅਧਿਕਾਰਕ ਮੰਤਵਾਂ ਲਈ, ਨਿਆਂ ਨਿਰਣੇ ਦਾ ਅੰਗਰੇਜ਼ੀ ਸੰਸਕਰਣ ਪ੍ਰਮਾਣਿਤ ਹੋਵੇਗਾ ਅਤੇ ਅਮਲ ਲਾਗੂ ਕਰਨ ਲਈ ਇਸਨੂੰ ਤਰਜੀਹ ਦਿੱਤੀ ਜਾਵੇਗੀ।